

ਮੈਡੀਕੇਡ (Medicaid) ਲਈ ਮਾਪਿਆਂ ਦੀ ਸਹਿਮਤੀ ਬਾਰੇ ਸਾਲਾਨਾ ਸੂਚਨਾ

ਪਿਛੋਕੜ: 1994 ਤੋਂ ਨਿਊ ਜਰਸੀ ਸਟੇਟ ਨੇ ਫੈਡਰਲ ਪ੍ਰੋਗਰਾਮ, ਵਿਸ਼ੇਸ਼ ਸਿੱਖਿਆ ਲਈ ਮੈਡੀਕੇਅਰ ਦੀ ਪਹਿਲ (SEMI) ਵਿਚ ਹਿੱਸਾ ਲਿਆ ਹੈ। ਇਹ ਪ੍ਰੋਗਰਾਮ ਕਿਸੇ ਵਿਦਿਆਰਥੀ ਦੇ ਵਿਅਕਤੀਗਤ ਸਿੱਖਿਆ ਪ੍ਰੋਗਰਾਮ (IEP) ਵਿਚ ਲਿੱਖੀਆਂ ਮੈਡੀਕਲ ਸਬੰਧਤ ਸੇਵਾਵਾਂ ਲਈ ਆਂਸ਼ਿਕ ਮੁਆਵਜ਼ੇ ਰਾਹੀਂ ਸਕੂਲ ਡਿਸਟ੍ਰਿਕਟਾਂ ਦੀ ਸਹਾਇਤਾ ਕਰਦਾ ਹੈ।

SEMI ਪ੍ਰੋਗਰਾਮ ਨਿਊ ਜਰਸੀ ਦੇ ਖਜ਼ਾਨਾ ਵਿਭਾਗ ਦੀ ਰਹਿਨੁਮਾਈ ਹੇਠ ਨਿਊ ਜਰਸੀ ਸਿੱਖਿਆ ਵਿਭਾਗ ਅਤੇ ਨਿਊ ਜਰਸੀ ਮੈਡੀਕੇਡ ਸਹਾਇਤਾ ਅਤੇ ਸਿਹਤ ਸੇਵਾਵਾਂ ਡਿਵੀਜ਼ਨ ਦੇ ਨਾਲ ਆਪਸੀ ਸਹਿਯੋਗ ਨਾਲ ਚਲਾਇਆ ਜਾਂਦਾ ਹੈ।

2013 ਵਿਚ ਸਕੂਲ ਅਧਾਰਤ ਸੇਵਾਵਾਂ ਲਈ ਮੈਡੀਕੇਡ ਵਲੋਂ ਮਾਪਿਆਂ ਦੀ ਸਹਿਮਤੀ ਦੇ ਬਾਰੇ ਨਿਯਮਾਂ ਵਿਚ ਤਬਦੀਲੀ ਹੋਈ ਸੀ। ਹੁਣ ਇਹ ਨਿਯਮ ਮੰਗ ਕਰਦੇ ਹਨ ਕਿ ਪਹਿਲੀ ਵਾਰ ਕਿਸੇ ਬੱਚੇ ਦੇ ਪਬਲਿਕ ਬੈਨਿਫਿਟ ਜਾਂ ਬੀਮੇ ਦੇ ਲਾਭ ਲੈਣ ਤੋਂ ਪਹਿਲਾਂ, ਅਤੇ ਉਸਦੇ ਬਾਅਦ ਹਰ ਸਾਲ, ਸਕੂਲ ਡਿਸਟ੍ਰਿਕਟਾਂ ਲਈ ਲਾਜ਼ਮੀ ਹੈ ਕਿ ਉਹ ਮਾਪਿਆਂ ਨੂੰ ਲਿਖਤੀ ਸੂਚਨਾ ਦੇਣ ਅਤੇ ਇੱਕ-ਵਾਰੀ ਉਹਨਾਂ ਦੀ ਸਹਿਮਤੀ ਲੈਣ।

ਕੀ ਇਸ ਵਿਚ ਤੁਹਾਡਾ ਕੋਈ ਖਰਚਾ ਹੋਵੇਗਾ?

ਨਹੀਂ। ਜਦ ਤਕ ਵਿਦਿਆਰਥੀ ਸਕੂਲ ਵਿਚ ਪੜ੍ਹ ਰਿਹਾ ਹੈ, IEP ਸੇਵਾਵਾਂ ਮਾਪਿਆਂ/ਨਿਗਰਾਨਾਂ ਲਈ ਬਿਨਾਂ ਕਿਸੇ ਖਰਚੇ ਦੇ ਪ੍ਰਦਾਨ ਕੀਤੀਆਂ ਜਾਣਗੀਆਂ।

ਕੀ SEMI ਕਲੇਮ ਕਰਨ ਨਾਲ ਤੁਹਾਡੇ ਪਰਿਵਾਰ ਦੇ ਮੈਡੀਕੇਡ ਬੈਨਿਫਿਟਾਂ ਦੇ ਉੱਪਰ ਕੋਈ ਅਸਰ ਪਵੇਗਾ?

SEMI ਪ੍ਰੋਗਰਾਮ ਦਾ ਪਰਿਵਾਰ ਦੀਆਂ ਮੈਡੀਕੇਡ ਸੇਵਾਵਾਂ, ਫੰਡਾਂ ਜਾਂ ਕਵਰੇਜ ਦੀਆਂ ਸੀਮਾਵਾਂ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ ਹੈ। ਨਿਊ ਜਰਸੀ ਸਕੂਲ-ਅਧਾਰਤ ਸੇਵਾਵਾਂ ਦੇ ਪ੍ਰੋਗਰਾਮ ਨੂੰ ਪਰਿਵਾਰ ਦੇ ਮੈਡੀਕੇਡ ਪ੍ਰੋਗਰਾਮ ਨਾਲੋਂ ਵੱਖ ਤਰੀਕੇ ਨਾਲ ਚਲਾਉਂਦੀ ਹੈ। SEMI ਪ੍ਰੋਗਰਾਮ ਕਿਸੇ ਵੀ ਤਰੀਕੇ ਨਾਲ ਤੁਹਾਡੇ ਪਰਿਵਾਰ ਦੇ ਮੈਡੀਕੇਡ ਬੈਨਿਫਿਟਾਂ ਉੱਪਰ ਅਸਰ ਨਹੀਂ ਪਾਉਂਦਾ ਹੈ।

ਸਕੂਲ-ਅਧਾਰਤ ਸੇਵਾਵਾਂ ਦੇ ਪ੍ਰੋਗਰਾਮ ਵਿਚ ਕਿਸ ਤਰ੍ਹਾਂ ਦੀਆਂ ਸੇਵਾਵਾਂ ਕਵਰ ਹੁੰਦੀਆਂ ਹਨ?

- ਮੁਲਾਂਕਣ
- ਸਪੀਚ ਥੈਰਪੀ
- ਵਿਵਸਾਇਕ ਥੈਰਪੀ
- ਸਰੀਰਕ ਥੈਰਪੀ
- ਮਨੋਵਿਗਿਆਨਕ ਸਲਾਹਕਾਰੀ
- ਸੁਣਨ-ਸ਼ਕਤੀ ਦੀ ਜਾਂਚ ਅਤੇ ਇਲਾਜ
- ਨਰਸਿੰਗ
- ਵਿਸ਼ੇਸ਼ ਆਵਾਜਾਈ

ਤੁਹਾਡੇ ਬੱਚੇ ਦੇ ਬਾਰੇ ਕਿਸ ਕਿਸਮ ਦੀ ਜਾਣਕਾਰੀ ਸਾਂਝੀ ਕੀਤੀ ਜਾਏਗੀ?

SEMI ਸਬੰਧੀ ਕਲੇਮ ਜਮ੍ਹਾਂ ਕਰਾਉਣ ਲਈ ਹੇਠਲੇ ਕਿਸਮ ਦੇ ਰਿਕਾਰਡਾਂ ਦੀ ਲੋੜ ਪੈ ਸਕਦੀ ਹੈ: ਪਹਿਲਾ ਨਾਂ, ਅੰਤਮ ਨਾਂ, ਵਿਚਕਾਰਲਾ ਨਾਂ, ਪਤਾ, ਜਨਮ ਮਿਤੀ, ਵਿਦਿਆਰਥੀ ਦੀ ਆਈ ਡੀ, ਮੈਡੀਕੇਡ ਆਈ ਡੀ, ਅਸਮਰਥਤਾ, ਸੇਵਾ ਦੀਆਂ ਮਿਤੀਆਂ ਅਤੇ ਦਿੱਤੀ ਜਾਣ ਵਾਲੀਆਂ ਸੇਵਾਵਾਂ ਦੀ ਕਿਸਮ।

ਇਸ ਜਾਣਕਾਰੀ ਨੂੰ ਕੌਣ ਦੇਖੇਗਾ?

ਤੁਹਾਡੇ ਬੱਚੇ ਦੇ ਵਿਸ਼ੇਸ਼ ਸਿੱਖਿਆ ਪ੍ਰੋਗਰਾਮ ਬਾਰੇ ਜਾਣਕਾਰੀ ਨੂੰ ਮੈਡੀਕੇਡ ਲਈ ਯੋਗਤਾ ਦਾ ਪਤਾ ਲਗਾਉਣ ਅਤੇ ਦਾਅਵੇ ਜਮ੍ਹਾਂ ਕਰਾਉਣ ਲਈ ਨਿਊ ਜਰਸੀ ਮੈਡੀਕੇਡ ਸਹਾਇਤਾ ਅਤੇ ਸਿਹਤ ਸੇਵਾਵਾਂ ਡਿਵੀਜ਼ਨ ਅਤੇ ਉਸ ਨਾਲ ਸਬੰਧਤ ਸੰਸਥਾਵਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿਚ ਖਜ਼ਾਨਾ ਵਿਭਾਗ ਅਤੇ ਸਿੱਖਿਆ ਵਿਭਾਗ ਵੀ ਸ਼ਾਮਲ ਹਨ।

ਜੇ ਤੁਹਾਡਾ ਵਿਚਾਰ ਬਦਲ ਜਾਂਦਾ ਹੈ ਤਾਂ ਕੀ ਹੋਵੇਗਾ?

ਜਿਸ ਸਕੂਲ ਵਿਚ ਤੁਹਾਡੇ ਬੱਚੇ ਦਾ ਨਾਂ ਦਰਜ ਹੈ, ਉਸ ਨਾਲ ਸੰਪਰਕ ਕਰਕੇ ਕਿਸੇ ਵੀ ਸਮੇਂ ਮੈਡੀਕੇਡ ਬਿਲਿੰਗ ਲਈ ਦਿੱਤੀ ਗਈ ਇਜਾਜ਼ਤ ਨੂੰ ਵਾਪਸ ਲੈਣ ਦਾ ਤੁਹਾਨੂੰ ਹੱਕ ਹੈ।

ਕੀ ਸਹਿਮਤੀ ਦੇਣ ਜਾਂ ਸਹਿਮਤੀ ਦੇਣ ਤੋਂ ਇਨਕਾਰ ਕਰਨ ਦਾ ਤੁਹਾਡੇ ਬੱਚੇ ਲਈ ਦਿੱਤੀ ਜਾਣ ਵਾਲੀਆਂ ਸੇਵਾਵਾਂ ਉੱਪਰ ਅਸਰ ਪਵੇਗਾ?

ਨਹੀਂ। ਤੁਹਾਡੇ ਸਕੂਲ ਡਿਸਟ੍ਰਿਕਟ ਲਈ ਤੁਹਾਡੇ ਬੱਚੇ ਦੀ IEP ਮੁਤਾਬਕ ਉਸਨੂੰ ਸੇਵਾਵਾਂ ਦੇਣਾ ਹਾਲਾਂ ਵੀ ਲਾਜ਼ਮੀ ਹੋਵੇਗਾ, ਭਾਵੇਂ ਮੈਡੀਕੇਡ ਲਈ ਤੁਹਾਡੀ ਯੋਗਤਾ ਦੀ ਸਥਿਤੀ ਕੋਈ ਵੀ ਹੋਵੇ ਜਾਂ ਤੁਸੀਂ SEMI ਬਿਲਿੰਗ ਲਈ ਸਹਿਮਤੀ ਦਿੱਤੀ ਹੋਵੇ ਜਾਂ ਨਾ ਦਿੱਤੀ ਹੋਵੇ।

ਜੇ ਤੁਹਾਡੇ ਮਨ ਵਿਚ ਕੋਈ ਸਵਾਲ ਹੋਣ ਤਾਂ ਕੀ ਕੀਤਾ ਜਾਏ?

ਆਪਣੇ ਸਵਾਲਾਂ ਜਾਂ ਚਿੰਤਾਵਾਂ ਬਾਰੇ ਗੱਲ ਕਰਨ ਜਾਂ ਮਾਪਿਆਂ ਦੇ ਸਹਿਮਤੀ ਫਾਰਮ ਦੀ ਕਾਪੀ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਆਪਣੇ ਸਕੂਲ ਦੇ ਵਿਸ਼ੇਸ਼ ਸਿੱਖਿਆ ਵਿਭਾਗ ਨੂੰ ਕਾਲ ਕਰੋ।

ਭੇਜਣ ਦਾ ਤਰੀਕਾ (ਇੱਕ ਤੇ ਸਹੀ ਲਗਾਓ): _____ ਮਾਪਿਆਂ ਨੂੰ ਡਾਕ _____ ਮਾਪਿਆਂ ਨੂੰ ਈਮੇਲ _____ IEP ਮੀਟਿੰਗ _____ ਹੱਥ ਨਾਲ ਦਿੱਤਾ